

# India-Australia-Japan-United States Senior Officials Consultations

December 18, 2020

## ਭਾਰਤ, ਆਸਟ੍ਰੇਲੀਆ, ਜਪਾਨ ਅਤੇ ਸੰਯੁਕਤ ਰਾਜ ਅਮਰੀਕਾ ਦੇ ਸੀਨੀਅਰ ਅਧਿਕਾਰੀਆਂ ਦਰਮਿਆਨ ਸਲਾਹ-ਮਸ਼ਵਰੇ 18 ਦਸੰਬਰ, 2020

ਭਾਰਤੀ ਵਿਦੇਸ਼ ਮੰਤਰਾਲੇ, ਆਸਟ੍ਰੇਲੀਆਈ ਵਿਦੇਸ਼ ਅਤੇ ਵਪਾਰ ਵਿਭਾਗ, ਜਪਾਨੀ ਵਿਦੇਸ਼ ਮੰਤਰਾਲੇ ਅਤੇ ਸੰਯੁਕਤ ਰਾਜ ਅਮਰੀਕਾ ਦੇ ਵਿਦੇਸ਼ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੇ 18 ਦਸੰਬਰ, 2020 ਨੂੰ ਵੀਡੀਓ ਕਾਨਫਰੈਂਸ ਰਾਹੀਂ ਗੱਲਬਾਤ ਕੀਤੀ। ਸਿਤੰਬਰ 2020 ਵਿੱਚ ਹੋਈ ਇਸ ਬੈਠਕ ਨਾਲ ਪਿਛਲੀ ਅਜਿਹੀ ਬੈਠਕ ਅਤੇ ਟੋਕੀਓ ਅੰਦਰ 6 ਅਕਤੂਬਰ, 2020 ਨੂੰ ਹੋਈ ਮੰਤਰੀ ਪੱਧਰੀ ਬੈਠਕ ਦਾ ਫਾਲੋ-ਅਪ ਕਰਨ ਦਾ ਮੌਕਾ ਮਿਲਿਆ। ਅਧਿਕਾਰੀਆਂ ਨੇ ਸਾਂਝੀ ਦਿਲਚਸਪੀ ਦੇ ਖੇਤਰੀ ਅਤੇ ਆਲਮੀ ਮੁੱਦਿਆਂ ਬਾਰੇ ਵਿਚਾਰ-ਵਟਾਂਦਰੇ ਕੀਤੇ। ਉਨ੍ਹਾਂ ਨੇ ਕਨੈਕਟਿਵਿਟੀ ਅਤੇ ਬੁਨਿਆਦੀ ਢਾਂਚਾ ਵਿਕਾਸ, ਸੁਰੱਖਿਆ ਨਾਲ ਜੁੜੇ ਮੁੱਦਿਆਂ, ਜਿਨ੍ਹਾਂ ਵਿੱਚ ਅੱਤਵਾਦ-ਰੋਧ, ਸਾਈਬਰ ਸੁਰੱਖਿਆ, ਸਮੁੰਦਰੀ ਸੁਰੱਖਿਆ, ਮਨੁੱਖੀ ਅਤੇ ਬਿਪਦਾ ਰਾਹਤ ਸ਼ਾਮਲ ਸਨ, ਬਾਰੇ ਮੌਜੂਦਾ ਅਤੇ ਤਜਵੀਜ਼ ਕੀਤੇ ਗਏ ਵਿਹਾਰਕ ਸਹਿਯੋਗ ਦੀ ਸਮੀਖਿਆ ਕੀਤੀ, ਜਿਸਦਾ ਮਕਸਦ ਭਾਰਤ - ਪ੍ਰਸ਼ਾਂਤ ਖੇਤਰ ਅੰਦਰ ਸ਼ਾਂਤੀ, ਸੁਰੱਖਿਆ, ਸਥਿਰਤਾ ਅਤੇ ਖੁਸ਼ਹਾਲੀ ਨੂੰ ਉਤਸ਼ਾਹਤ ਕਰਨਾ ਹੈ।

ਅਧਿਕਾਰੀਆਂ ਨੇ ਮੌਜੂਦਾ COVID -19 ਮਹਾਂਮਾਰੀ ਦੇ ਪਰਿਪੇਖ ਵਿੱਚ ਛੇਤੀ ਅਤੇ ਟਿਕਾਊ ਆਰਥਿਕ ਸਿਹਤਯਾਬੀ ਲਈ ਸਪਲਾਈ ਚੇਨਾਂ ਦੀ ਲਚਕਸ਼ੀਲਤਾ ਤੱਕ ਸੁਰੱਖਿਅਤ, ਕਾਰਗਰ ਅਤੇ ਕਿਫਾਇਤੀ ਪਹੁੰਚ ਯਕੀਨੀ ਬਣਾਉਣ ਦੀ ਲੋੜ 'ਤੇ ਜ਼ੋਰ ਦਿੱਤਾ। ਅਧਿਕਾਰੀਆਂ ਨੇ ਸਾਂਝੀਆਂ ਕਦਰਾਂ-ਕੀਮਤਾਂ, ਸਿਧਾਂਤਾਂ ਅਤੇ ਕੌਮਾਂਤਰੀ ਕਾਨੂੰਨਾਂ, ਵਿਸ਼ੇਸ਼ ਤੌਰ 'ਤੇ UNCLOS ਪ੍ਰਤੀ ਸਨਮਾਨ ਤੇ ਆਧਾਰਤ ਮੁਕਤ, ਖੁੱਲ੍ਹੇ, ਖੁਸ਼ਹਾਲ ਅਤੇ ਸਮਾਵੇਸ਼ੀ ਭਾਰਤ-ਪ੍ਰਸ਼ਾਂਤ ਖੇਤਰ ਪ੍ਰਤੀ ਵਚਨਬੱਧਤਾ ਦੁਹਰਾਈ।

ਉਨ੍ਹਾਂ ਨੇ ਵਿਅਤਨਾਮ ਵੱਲੋਂ ASEAN ਦੀ ਪ੍ਰਧਾਨਗੀ ਦੀ ਸ਼ਲਾਘਾ ਕੀਤੀ ਅਤੇ ਇਸ ਸਾਲ ਨਵੰਬਰ ਵਿੱਚ ਹੋਏ 15ਵੇਂ ਪੂਰਬ ਏਸ਼ੀਆ ਸਿਖਰ ਸਮੇਲਨ ਦੇ ਸਿੱਟਿਆਂ 'ਤੇ ਤਸੱਲੀ ਪ੍ਰਗਟ ਕੀਤੀ। ਅਧਿਕਾਰੀਆਂ ਨੇ ਭਾਰਤ-ਪ੍ਰਸ਼ਾਂਤ ਖੇਤਰ ਲਈ ਖੇਤਰੀ ਵਿਵਸਥਾ ਅੰਦਰ ASEAN ਦੀ ਕੇਂਦਰੀ ਭੂਮਿਕਾ ਅਤੇ ASEAN ਦੀ ਅਗਵਾਈ ਵਾਲੇ ਤੰਤਰ, ਖਾਸਕਰ ਨੇਤਾਵਾਂ ਦੀ ਅਗਵਾਈ ਵਾਲੇ ਪੂਰਬ ਏਸ਼ੀਆ ਸਿਖਰ ਸਮੇਲਨ ਲਈ ਆਪਣੀ ਹਿਮਾਇਤ ਦੁਹਰਾਈ ਅਤੇ ਭਾਰਤ-ਪ੍ਰਸ਼ਾਂਤ ਖੇਤਰ ਦਾ ਸਾਂਝਾ ਅਤੇ ਉਤਸ਼ਾਹਜਨਕ ਸੁਪਨਾ ਸੱਚ ਕਰਨ ਲਈ ASEAN ਅਤੇ ਹੋਰਨਾਂ ਸਾਰੇ ਦੇਸ਼ਾਂ ਨਾਲ ਮਿਲਜੁਲ ਕੇ ਕੰਮ ਕਰਨ ਪ੍ਰਤੀ ਤਿਆਰ ਰਹਿਣ ਦੀ ਗੱਲ ਦੁਹਰਾਈ।

ਨਵੀਂ ਦਿੱਲੀ

18 ਦਸੰਬਰ, 2020

DISCLAIMER: This is an approximate translation. The original is available in English on MEA's website and may be referred to as the official press release.